

**Specimen Affidavit for Change of name due to personal reason**

**ਵਿਅਕਤੀਗਤ ਕਾਰਨ ਲਈ ਨਾਮ ਵਿੱਚ ਤਬਦੀਲੀ ਲਈ ਹਲਫ਼ਨਾਮਾ**

(On stamp paper and should be sworn before a Magistrate/Notary)

(ਇੱਕ ਸਟਾਪ ਪੇਪਰ ਅਤੇ ਮਜਿਸਟ੍ਰੇਟ/ਨੋਟਰੀ ਦੇ ਸਾਮ੍ਹਣੇ ਹੋਣਾ ਚਾਹੀਦਾ)

By this deed, I the undersigned.....(new name) previously called.....old name), doing.....(give profession or vocation) and resident of ..... (address) .....solemnly declare:-

ਇਸ ਲਿਖਤ ਦੁਆਰਾ, ਮੈਂਹੇਠਾਂ ਦਸਤਖਤ ਕਰਨ ਵਾਲਾ (ਨਵਾਂ ਨਾਮ) ਪਹਿਲੇ ਬੁਲਾਇਆ ਜਾਣ ਵਾਲਾ

..... (ਪੁਰਾਣਾ ਨਾਮ) ਕਾਰਜ ਕਰ

ਰਿਹਾ.....(ਪੇਸ਼ਾ ਜਾਂ ਧੰਦਾ

ਦਿਉ) .....ਅਤੇ .....ਦਾ ਨਿਵਾਸੀ .....(ਪਤਾ)

.....ਦਿੱਤਰਤਾ ਨਾਲ ਘੋਸ਼ਨਾ ਕਰਦਾ ਹਾਂ:-

1. That for and on behalf of myself and my wife and children and remitter issue wholly renounce/relinquish and abandon the use of my former name/surname of..... And in place thereof I do hereby assume from this date the name/surname.....and so that I and my wife, children and remitter issue may hereafter be called, known and distinguished not by my former name/surname, but assumed name/surname of.....  
ਇਹ ਮੇਰੇ ਨਿਮਿੱਤ ਅਤੇ ਪਤਨੀ ਅਤੇ ਬੱਚਿਆਂ ਅਤੇ ਭੇਜਣ ਦੇ ਮਾਮਲੇ ਲਈ ਪੂਰੀ ਤਰ੍ਹਾਂ ਤਿਆਗਣਾ/ਛੱਡਣਾ ਅਤੇ ਉਸਦੀ ਥਾਂ ਤੇ ਮੇਰੇ ਪੁਰਾਣੇ ਨਾਮ/ਉਪਨਾਮ ਦੀ ਵਰਤੋਂ ਦਾ ਤਿਆਗ ਮੈਂ.....  
..... ਇਸ ਮਿਤੀ ਤੋਂ ਨਾਮ/ਉਪਨਾਮ ..... ਧਾਰਦਾ ਹਾਂ ਅਤੇ ਇਸ ਲਈ ਮੇਰੀ ਪਤਨੀ, ਬੱਚੇ ਅਤੇ ਭੇਜਣ ਦੇ ਮਾਮਲੇ ਲਈ ਇਸ ਤੋਂ ਬਾਅਦ ਜਾਣਿਆ, ਬੁਲਾਇਆ ਜਾਵੇਗਾ ਨਾ ਕਿ ਮੇਰੇ ਪੁਰਾਣੇ ਮਸ਼ਹੂਰ ਨਾਮ/ਉਪਨਾਮ ਨਾਲ, ਪਰੰਤੂ ਧਾਰੇ ਹੋਏ ਨਾਮ/ਉਪਨਾਮ ..... ਨਾਲ ।

2. That for the purpose of evidencing such my determination declare that I shall at all times hereafter in all records deeds and writings and in all proceedings, dealings and transactions, private as well as upon all occasions whatsoever use and sign the name of ..... as my name/surname in place and in substitution of my former name/surname.  
ਇਹ ਪ੍ਰਮਾਣ ਦੇ ਮਕਸਦ ਲਈ ਇਹ ਘੋਸ਼ਣਾ ਕਰਦਾ ਹਾਂ ਕਿ ਮੈਂ ਇਸ ਤੋਂ ਬਾਅਦ ਸਾਰੇ ਸਮੇਂ ਸਾਰੇ ਰਿਕਾਰਡ ਦਸਤਾਵੇਜ਼ ਅਤੇ ਲਿਖਤ ਅਤੇ ਸਾਰੀਆਂ ਕਾਰਵਾਈਆਂ, ਸਲੂਕ ਅਤੇ ਸੌਦਿਆਂ ਨਿਜ਼ੀ ਦੇ ਨਾਲ ਹਰ ਅਵਸਰ ਮੇਰੇ ਪੁਰਾਣੇ ਨਾਮ/ਉਪਨਾਮ ਦੇ ਸਥਾਨ ਤੇ ਮੈਂ..... ਮੇਰੇ ਨਾਮ/ਉਪਨਾਮ ਦੀ ਵਰਤੋਂ ਅਤੇ ਦਸਤਖਤ ਕਰਾਂਗਾ

3. That I expressly authorize and request all persons in general and relatives and friends in particular, at all times hereafter to designate and address me, my wife, children, remitted, issue by such assumed name/surname of ..... accordingly. In witness whereof I have hereunto subscribed my former and adopted name/surname of ..... and .....affix my signature and seal, if any, this.....day of.....

ਮੈਂ ਸਪਸ਼ਟ ਰੂਪ ਨਾਲ ਅਧਿਕ੍ਰਿਤ ਅਤੇ ਸਾਰੇ ਆਮ ਵਿਅਕਤੀ ਅਤੇ ਰਿਸ਼ਤੇਦਾਰ ਅਤੇ ਮਿੱਤਰ , ਇਸ ਤੋਂ ਬਾਅਦ ਸਾਰੇ ਸਮੇਂ ਮੇਰੇ ਨਾਲ ,ਮੇਰੀ ਪਤਨੀ,ਬੱਚਿਆਂ,ਭੇਜਣ ਦੇ ਮਾਮਲੇ ਲਈ ਮੇਰੇ ਅਪਣਾਏ ਗਏ ਨਾਮ/ਉਪਨਾਮ ਨਾਲ ਮੁਖਾਤਿਬ ਹੋਣਗੇ। ਗਵਾਹੀ ਲਈ ਮੈਂ ਆਪਣੇ ਪੁਰਾਣੇ ਅਤੇ ਅਪਣਾਏ ਗਏ ਨਾਮ/ਉਪਨਾਮ ..... ਅਤੇ ਮੇਰੇ ਦਸਤਖਤ ਅਤੇ ਮੁਹਰ ਜੋਕਰ ਕੇਈ ਹੈ ,ਸਾਲ..... ਦੇ ਇਸ ਦਿਨ ਨੱਥੀ ਕੀਤਾ ਹੈ

Signed sealed and delivered by the above name  
ਉੱਪਰਲੇ ਨਾਮ ਦੁਆਰਾ ਮੁਹਰ,ਦਸਤਖਤ ਅਤੇ ਸਪੁਰਦ ਕੀਤਾ ਗਿਆ  
Former name/ ਪੁਰਾਣਾ ਨਾਮ .....

Date/ ਮਿਤੀ .....

In the presence of/ ਦੀ ਮੌਜੂਦਗੀ ਵਿੱਚ

Name/ ਨਾਮ .....

Name/ ਨਾਮ .....

Address/ ਪਤਾ .....

Address/ ਪਤਾ .....

**Declaration, if this form is signed in Vernacular/Thumb Impression:**

I , \_\_\_\_\_ son / daughter of \_\_\_\_\_, an adult residing at \_\_\_\_\_ hereby declare that the contents of this form have been duly explained to me in \_\_\_\_\_ language and have been understood by me.

(Signature of the customer) \_\_\_\_\_ Date \_\_\_\_\_ Contact No. \_\_\_\_\_

**ਘੋਸ਼ਣਾ, ਜੇਕਰ ਇਹ ਫਾਰਮ ਮਾਤਭਾਸ਼ਾ/ਅੰਗੂਠੇ ਦੇ ਨਿਸ਼ਾਨ ਵਿੱਚ ਹਸਤਾਖਰ ਕੀਤਾ ਗਿਆ ਹੋਵੇ:**

ਮੈਂ, \_\_\_\_\_, \_\_\_\_\_, ਦਾ ਪੁੱਤਰ/ਦੀ ਪੁੱਤਰੀ, \_\_\_\_\_ ਦਾ/ਦੀ ਨਿਵਾਸੀ ਇੱਕ ਵਿਅਕਤੀ ਇੱਥੇ ਘੋਸ਼ਣਾ ਕਰਦਾ/ਕਰਦੀ ਹਾਂ ਕਿ ਇਸ ਫਾਰਮ ਦੀ ਸਮਗਰੀ ਨੂੰ ਮੈਨੂੰ ਪੂਰੀ ਤਰ੍ਹਾਂ \_\_\_\_\_ ਭਾਸ਼ਾ ਵਿੱਚ ਸਮਝਾਇਆ ਗਿਆ ਹੈ ਅਤੇ ਮੈਂ ਸਮਝ ਲਿਆ ਹੈ।

(ਗਾਹਕ ਦੇ ਹਸਤਾਖਰ) \_\_\_\_\_ ਮਿਤੀ \_\_\_\_\_ ਸੰਪਰਕ ਨੰ. \_\_\_\_\_

**Instruction & Disclaimer: / ਹਿਦਾਇਤ ਅਤੇ ਇਨਕਾਰ :**

- Kindly fill in the details in Hindi/English only.  
ਕਿਰਪਾ ਕਰਕੇ ਹਿੰਦੀ/ਅੰਗ੍ਰੇਜ਼ੀ ਵਿੱਚ ਵੇਰਵੇ ਭਰੋ।
- In the event of any disagreement in interpreting the content, English version will prevail.  
ਸਮੱਗਰੀ ਦੀ ਵਿਆਖਿਆ ਵਿੱਚ ਕਿਸੀ ਮਤਭੇਦ ਦੀ ਸਥਿਤੀ ਵਿੱਚ, ਅੰਗ੍ਰੇਜ਼ੀ ਸੰਸਕਰਨ ਮੰਨਿਆ ਜਾਵੇਗਾ।